

ਸਮਾਜਿਕ ਬਰਾਬਰੀ ਨੂੰ ਸਮਰਪਿਤ

ਸ੍ਰੋਸ਼ਟ ਹਿੰਦੀ ਮਿੰਨੀ ਕਹਾਣੀਆਂ


ਸਮਾਜਿਕ ਬਰਾਬਰੀ ਦਾ ਉਦੇਸ਼ ਲੈ ਕੇ ਪਿਛਲੇ ਸਾਲ ਚਿਤਨ ਮੰਚ ਸਥਾਪਤ ਕੀਤਾ

ਮਰੇ ਜਾਂ ਜੀਵੇ, ਮੌਨ੍ਹ ਇਸ ਨਾਲ ਕੋਈ ਮਡਲਥ ਨਹੀਂ।

ਗਿਆ ਸੀ। ਮੰਚ ਵੱਲੋਂ ਆਪਣੇ ਉਪਰਾਲਿਆਂ ਵਿਚ ਇਕ ਮੁੱਖ ਉਪਰਾਲਾ ਲੋਕ-ਪੱਖੀ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਣ ਦਾ ਮਿਥਿਆ ਗਿਆ ਸੀ। ਇਸ ਦੇ ਤਹਿਤ ਇਕ ਪੁਸਤਕ 'ਚੋਣਵੀਆਂ ਕਹਾਣੀਆਂ' ਅਤੇ ਇਕ 'ਖੁਰਦੀਆਂ ਕੰਪਾਂ' ਦੇ ਨਾਂ ਬੱਲੇ ਮਿੰਨੀ ਕਹਾਣੀਆਂ ਦਾ ਸੰਗ੍ਰਹਿ

ਦਿਸ ਤੋਂ ਪਿਛਲਾ ਕਿ ਮੁੱਖ ਅਧਿਆਪਕਾਂ ਕੁਝ ਹੋਰ ਕਹਿੰਦੀ, ਸਕੁਂਤਲਾ ਨੇ ਖੱਬਾ ਹੱਥ ਹਵਾ ਵਿਚ ਲਹਿਰਾਇਆ ਅਤੇ 'ਕੜਾਕ' ਦੀ ਆਵਾਜ਼ ਨਾਲ ਉਹਦੀ ਗੱਲ ਨਾਲ ਜਾ ਟਕਰਾਇਆ।

ਸਕੂਲ ਦੇ ਵੀਹੇ ਵਾਕਿਆਂ ਦੇ ਇਤਿਹਾਸ ਵਿਚ ਇਹ ਇਕ ਅਣਹੋਣੀ ਘਟਨਾ ਸੀ।



ਛਾਪਿਆ ਗਿਆ। ਇਨ੍ਹਾਂ ਦੋਵੇਂ ਕਿਤਾਬਾਂ ਨੂੰ ਬਣਾ ਕਿ ਹੀ ਹਾਂ-ਪੱਖੀ ਹੁੰਗਾਰਾ ਮਿਲਿਆ। ਇਨ੍ਹਾਂ ਵਿਚ ਹੀ ਉਨ੍ਹਾਂ ਦੇ ਪਹਿਲੇ ਐਡੀਸ਼ਨ ਮਤਲਬ ਹੋ ਗਏ। ਇਸੇ

ਲੜੀ ਵਿਚ ਅਗਲਾ

ਉਪਰਾਲਾ 'ਸ੍ਰੋਸ਼ਟ ਹਿੰਦੀ ਮਿੰਨੀ ਕਹਾਣੀਆਂ' ਦਾ ਹੈ, ਜਿਸ ਨੂੰ ਡਾ. ਸਿਆਮ ਸੁੰਦਰ ਦੀਪਤੀ, ਸਿਆਮ ਸੁੰਦਰ ਅਗਰਵਾਲ ਅਤੇ ਵਿਕਰਮ ਨੂਰ ਹਨ। ਇਸ ਸੰਗ੍ਰਹਿ ਵਿਚ ਸੋ ਮਿੰਨੀ ਕਹਾਣੀਆਂ ਸ਼ਾਮਲ ਹਨ।

ਡਾ. ਦੀਪਤੀ ਦੇ ਕਹਿਣ ਅਨੁਸਾਰ : 'ਸਾਹਿਤ ਦੀ ਸਾਰਬਿਕ ਭੂਮਿਕਾ ਬਾਰੇ ਮੰਚ ਦਾ ਪੂਰਾ ਯਕੀਨ ਹੈ। ਅੱਜ ਬਹੁਤਾ ਸਾਹਿਤ ਸਮੱਸਿਆ ਮੂਲਕ ਸਾਹਿਤ ਹੈ, ਡਾਵ ਸਮੱਸਿਆ ਦੀ ਪੇਸ਼ਕਾਰੀ ਕਰਦਾ ਹੈ। ਠੀਕ ਹੈ ਇਸ ਨਾਲ ਲੋਕਾਂ ਨੂੰ ਆਲੋ-ਦੁਆਲੇ ਵਾਪਰਦੇ ਵਰਤਾਰੇ ਬਾਰੇ ਪਤਾ ਚਲਦਾ ਹੈ। ਪਰ ਸਾਹਿਤ ਨੂੰ ਇਸ ਤੋਂ ਵੀ ਅੱਗੇ ਇਕ ਕਦਮ ਹੋਰ ਪੁੱਟਣਾ ਚਾਹੀਦਾ ਹੈ। ਸਮੱਸਿਆਵਾਂ ਬਾਰੇ ਬਹੁਤੇ ਲੋਕ ਜਾਣੂੰ ਹਨ। ਉਹ ਲੋਕ ਅਗਰਵਾਈ ਚਾਹੁੰਦੇ ਹਨ। ਉਹੀ ਸਾਰਬਕ ਰਚਨਾਵਾਂ ਹਨ ਜੋ ਕਿ ਕਿਸੇ ਉਪਰਾਲੇ ਵੱਲ ਭਾਵੇਂ ਇਸ਼ਾਰਾ ਮਾਤਰ ਹੀ ਹਨ। ਦੁਸ਼ਅੰਤ ਕੁਮਾਰ ਦਾ ਸ਼ੋਅਰ ਹੈ—'ਜਗ ਸਾ ਤੌਰ-ਤਗੀਕੇ ਮੈਂ ਹੋਰਫੇਰ ਕਰੋ, ਹਾਥ ਮੈਂ ਕਾਲਰ ਹੋ ਆਸਤੀਨ ਨਹੀਂ' ਸੰਗ੍ਰਹਿ ਵਿਚ ਸ਼ਾਮਲ ਰਚਨਾਵਾਂ ਦਾ ਯਤਨ ਹਨ।'

ਵੰਨਗੀ ਵੱਲੋਂ ਕਹਾਣੀਆਂ ਪੇਸ਼ ਕੀਤੀਆ ਜਾ ਰਹੀਆਂ ਹਨ।

ਪੰਜ ਨੀਲੀਆਂ ਧਾਰੀਆਂ/ਡਾ. ਸਨੋਹਾਂਦਿਰ ਗੋਇਲ

ਉਸ ਦਿਨ ਸਕੁਂਤਲਾ ਸਕੂਲ ਵਿਚ ਪੰਜ ਮਿੰਟ ਦੇਰ ਨਾਲ ਪਹੁੰਚੀ। ਪਿਛਲੀ ਗਤ ਉਹਦੇ ਇਕ ਸਾਲ ਦੇ ਬੇਟੇ ਦੀਪੁ ਦੀ ਤਬੀਅਤ ਅਚਾਨਕ ਹੀ ਮਹਾਬ ਹੋ ਗਈ ਸੀ। ਪਿੰਡ ਵਿਚ ਕੋਈ ਡਾਕਟਰ ਨਹੀਂ ਸੀ। ਆਦੀਆਂ-ਗੁਆਂਦੀਆਂ ਨੇ ਵੀ ਅੱਧੀ ਰਾਤ ਨੂੰ ਇਕ ਅਧਿਆਪਕਾ ਵਾਸਤੇ ਆਪਣੀ ਨੀਂਦ ਮਹਾਬ ਕਰਨਾ ਠੀਕ ਨਹੀਂ ਸਮਝਿਆ। ਉਹ ਆਪ ਬੱਚੇ ਨੂੰ ਗੋਦੀ ਚੁੱਕ ਕੇ ਪੰਜ ਮੀਲ ਦੂਰ ਸ਼ਹਿਰ ਗਈ। ਕੁਦਰਤੀ ਡਾਕਟਰ ਮਿਲ ਗਿਆ ਅਤੇ ਬੱਚੇ ਨੂੰ ਸਮੇਂ ਸਿਰ ਦਵਾਈ ਮਿਲ ਗਈ।

ਸਕੁਂਤਲਾ ਉਸ ਦਿਨ ਛੁੱਟੀ ਲੈਣਾ ਚਾਹੁੰਦੀ ਸੀ, ਪਰ ਆਪਣੀ ਮੁੱਖ ਅਧਿਆਪਕਾ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਸਭ ਜਾਣਦੇ ਸਨ ਕਿ ਕਿਸੇ ਦੇ ਵੀ ਛੁੱਟੀ ਲੈਣ ਉਤੇ ਉਹਦੀਆਂ ਨਾਜ਼ੀਆਂ ਤਣ ਜਾਂਦੀਆਂ ਹਨ। ਉਹ ਗੁਸੈ ਵਿਚ ਅਸਧਾਰਨ ਨਜ਼ਰ ਆਉਂਦੀ ਹੈ। ਆਪਣੇ ਅੱਧੀਨ ਕਰਮਚਾਰੀਆਂ ਨੂੰ ਦੁਖੀ ਅਤੇ ਭੈਗ ਕਰਨਾ ਉਹਦਾ ਸੁਭਾਅ ਬਣ ਚੁੱਕਾ ਸੀ।

ਸਕੁਂਤਲਾ ਦੇ ਸਕੂਲ ਪਹੁੰਚਦੇ ਹੀ ਮੁੱਖ ਅਧਿਆਪਕਾ ਨੇ ਉਹਦੀ ਖਿਚਾਈ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਗਾਥਾ ਰੋ-ਰੋ ਕੇ ਸੁਟਾਈ, ਪਰ ਉਸ ਉਤੇ ਕੋਈ ਅਸਰ ਨਹੀਂ ਹੋਇਆ। ਉਹ ਕਲਕ ਕੇ ਥੋੜੀ, 'ਤੇਰਾ ਪੁੱਤਰ

ਦਿਸ ਤੋਂ ਪਿਛਲਾ ਕਿ ਮੁੱਖ ਅਧਿਆਪਕਾਂ ਕੁਝ ਹੋਰ ਕਹਿੰਦੀ, ਸਕੁਂਤਲਾ ਨੇ ਖੱਬਾ ਹੱਥ ਹਵਾ ਵਿਚ ਲਹਿਰਾਇਆ ਅਤੇ 'ਕੜਾਕ' ਦੀ ਆਵਾਜ਼ ਨਾਲ ਉਹਦੀ ਗੱਲ ਨਾਲ ਜਾ ਟਕਰਾਇਆ।

ਸਕੂਲ ਦੇ ਵੀਹੇ ਵਾਕਿਆਂ ਦੇ ਇਤਿਹਾਸ ਵਿਚ ਇਹ ਇਕ ਅਣਹੋਣੀ ਘਟਨਾ ਸੀ।

ਸਕੁਂਤਲਾ ਦੇ ਬੱਪਤ ਨਾਲ ਮੁੱਖ ਅਧਿਆਪਕਾਂ ਦੇ ਗੁਲਾਬੀ ਗੱਲ ਉਤੇ ਬਣੀਆਂ ਪੰਜ ਨੀਲੀਆਂ ਧਾਰੀਆਂ ਨੇ ਉਸ ਦੇ ਵਿਵਹਾਰ ਨੂੰ ਬਦਲ ਦਿੱਤਾ ਸੀ।

ਇਕ ਹੋਰ ਬੜੀ ਪ੍ਰਭਾਵਸ਼ਾਲੀ ਵਿਅੰਗ ਕਹਾਣੀ ਇਸ ਸੰਗ੍ਰਹਿ ਵਿਚ 'ਆਮ ਆਦਮੀ' ਹੈ।

ਆਮ ਆਦਮੀ/ਸੰਕਰ ਪੁਣਤਾ ਬੇਕਰ

ਕਿਸਤੀ ਚਲੀ ਜਾ ਰਹੀ ਸੀ। ਵਿਚਕਾਰ ਜਾ ਕੇ ਮੱਲਾਹ ਨੇ ਕਿਹਾ—'ਕਿਸਤੀ ਵਿਚ ਵਜ਼ਨ ਜ਼ਿਆਦਾ ਹੈ। ਕੋਈ ਇਕ ਆਦਮੀ ਘੱਟ ਹੋ ਜਾਵੇ ਤਾਂ ਚੇਗਾ ਹੈ, ਨਹੀਂ ਤਾਂ ਕਿਸਤੀ ਛੁੱਬ ਜਾਵੇਗੀ। ਹੁਣ ਘੱਟ ਹੋ ਜਾਵੇ ਤਾਂ ਕਿਹੜਾ ਘੱਟ ਹੋ ਜਾਵੇ? ਕਈ ਲੋਕ ਤਾਂ ਤੈਰਨਾ ਹੀ ਨਹੀਂ ਜਾਣਦੇ ਸਨ। ਜਿਹੜੇ ਜਾਣਦੇ ਸਨ, ਉਹਨਾਂ ਲਈ ਵੀ ਦੂਜੇ ਪਾਰ ਜਾਣਾ ਖੇਡ ਨਹੀਂ ਸੀ।

ਕਿਸਤੀ ਵਿਚ ਹਰ ਤਰ੍ਹਾਂ ਦੇ ਲੋਕ ਸਨ-ਡਾਕਟਰ, ਅਫਸਰ, ਵਕੀਲ, ਵਪਾਰੀ, ਕਾਰਖਾਨੇਦਾਰ, ਪੁਜਾਰੀ ਤੋਂ ਇਲਾਵਾ ਆਮ ਆਦਮੀ ਵੀ। ਡਾਕਟਰ, ਵਕੀਲ, ਵਪਾਰੀ ਇਹ ਸਭ ਚਾਹੁੰਦੇ ਸਨ ਕਿ ਆਮ ਆਦਮੀ ਪਾਣੀ ਵਿਚ ਛਲਾਂਗ ਲਾ ਦੇਵੇ, ਉਹ ਤਰਕੇ ਪਾਰ ਜਾ ਸਕਦਾ ਹੈ, ਅਸੀਂ ਨਹੀਂ।

ਉਨ੍ਹਾਂ ਨੇ ਆਮ ਆਦਮੀ ਨੂੰ ਛਲਾਂਗ

ਲਾਉਣ ਲਈ ਕਿਹਾ ਤਾਂ ਉਸ ਨੇ ਨਾਂਹ ਕਰ ਦਿੱਤੀ। ਉਹ ਬੋਲਿਆ, "ਮੈਂ ਜਦੋਂ ਵੀ ਛੁੱਬਣ ਲੱਗਦਾ ਹਾਂ, ਤੁਹਾਡੇ ਚੌਂਕੀ ਕੋਈ ਵੀ ਮੇਰੀ ਮੱਦਦ ਲਈ ਆਉਂਦਾ ਹੈ? ਜੇ ਮੈਂ ਤੁਹਾਡੀ ਮੱਦਦ ਕਰਾਂ।

ਜਦੋਂ ਆਮ ਆਦਮੀ ਬਹੁਤ ਮਨਾਉਣ ਤੋਂ ਵੀ ਨਹੀਂ ਮੰਨਿਆ ਤਾਂ ਇਹ ਲੋਕ ਨੇਤਾ ਕੋਲ ਗਏ, ਜੋ ਇਨ੍ਹਾਂ ਸਭਨਾਂ ਤੋਂ ਵੱਖਰਾ ਇਕ ਪਾਸੇ ਬੈਠਾ ਸੀ। ਇਨ੍ਹਾਂ ਨੇ ਸਭ ਕੁਝ ਨੇਤਾ ਨੂੰ ਸਮਝਾਉਣ ਮਹਾਰੋਂ ਕਿਹਾ, 'ਆਮ ਆਦਮੀ ਸਾਡੀ ਗੱਲ ਨਹੀਂ ਮੰਨੇਗਾ ਤਾਂ ਅਸੀਂ ਉਹਨੂੰ ਫੜਕੇ ਨਦੀ ਵਿਚ ਸੁੱਟ ਦਿਆਂਗੇ।'

ਨੇਤਾ ਨੇ ਕਿਹਾ, 'ਨਹੀਂ, ਨਹੀਂ, ਅਜਿਹਾ ਕਰਨਾ ਛੁੱਲ ਹੋਵੇਗੀ। ਆਮ ਆਦਮੀ ਨਾਲ ਅਨਿਆ ਹੋਵੇਗਾ। ਮੈਂ ਦੇਖਦਾ ਹਾਂ, ਉਸ ਨੂੰ। ਮੈਂ ਭਾਸ਼ਣ ਦਿਆਂਗਾ, ਤੁਸੀਂ ਲੋਕ ਵੀ ਸੁਣੋ ਤੇ ਉਹ ਵੀ ਸੁਣੋ।

ਨੇਤਾ ਨੇ ਜੋਸ਼ੀਲਾ ਭਾਸ਼ਣ ਸ਼ੁਰੂ ਕੀਤਾ। ਰਾਸ਼ਟਰ, ਦੇਸ਼-ਇਤਿਹਾਸ ਦੀ ਪੱਧਰਾ ਦੀ ਗਾਥਾ ਗਾਊਂਦੇ ਹੋਏ ਦੇਸ਼ ਲਈ ਕੁਰਬਾਨੀ ਦੇਣ ਦੀ ਲਲਕਾਰ ਕਰਦਿਆਂ, ਹੱਥ ਉੱਚਾ ਕਰ ਕਿਹਾ, 'ਆਸੀਂ ਮਰ ਮਿਟਾਂਗੇ... ਪਰ ਆਪਣੀ ਕਿਸਤੀ ਨਹੀਂ ਛੁੱਬਣ ਦਿਆਂਗੇ, ਨਹੀਂ ਛੁੱਬਣ ਦਿਆਂਗੇ... ਨਹੀਂ ਛੁੱਬਣ ਦਿਆਂਗੇ।'

ਭਾਸ਼ਣ ਸੁਣਕੇ ਆਮ ਆਦਮੀ ਏਨਾ ਜੋਸ਼ ਵਿਚ ਆਇਆ ਕਿ ਉਹਨੇ ਦਰਿਆ ਵਿਚ ਛਲਾਂਗ ਲਗਾ ਦਿੱਤੀ...।

"ਸਮਾਜਿਕ ਬਰਾਬਰੀ ਨੂੰ ਸਮਰਪਿਤ ਇਹ ਮਿੰਨੀ ਕਹਾਣੀ ਸਾਹਿਤ ਵਿਚ ਨਿਘਰ ਵਾਣ ਹੈ।

...